

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਸਟੇਟ ਪ੍ਰਾਜੈਕਟ ਡਾਇਰੈਕਟਰ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ (ਪੰਜਾਬ)

ਸਿੱਖਿਆ ਭਵਨ, ਪੀ.ਐਸ.ਈ.ਬੀ. ਕੰਪਲੈਕਸ, ਈ-ਬਲਾਕ, ਪੰਜਵੀਂ ਮੰਜ਼ਿਲ, ਫੇਜ਼-8, ਮੋਹਾਲੀ, ਈ-ਮੇਲ : iedpunjabssa@gmail.com

ਵੱਲ

✓ ਸਮੂਹ ਸਕੂਲ ਮੁੱਖੀ
ਪੰਜਾਬ।

ਮੀਮੇ ਨੰ: ਆਈ.ਈ.ਡੀ.ਐਸ.ਐਸ./ਰਮਸਾ/2018/2460

ਮਿਤੀ : 21/02/2018

ਵਿਸ਼ਾ :- ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਂਦੀ ਦੱਸਵੀਂ ਅਤੇ ਬਾਰਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ ਲਈ Scribe ਦੀ ਸੁਵਿਧਾ ਦੇਣ ਦੇ ਨਿਯਮਾਂ ਵਿੱਚ ਹੋਈ ਸੋਧ ਸਬੰਧੀ।

1. ਉਪਰੋਕਤ ਵਿਸ਼ੇ ਸਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Scribe (ਲਿਖਾਰੀ) ਦੀ ਸੁਵਿਧਾ ਦੇਣ ਦੀ ਪ੍ਰਕਿਰਿਆ ਵਿੱਚ ਸੋਧ ਕੀਤੀ ਗਈ ਹੈ। ਸਾਰੀਆਂ ਵਿਕਲਾਂਗਤਾਵਾਂ ਵਾਲੇ ਪ੍ਰੀਖਿਆਰਥੀਆਂ ਜਿਵੇਂ Visual Impairment, Hearing Impairment, Mental Retardation, Cerebrail Palsy, ਆਦਿ ਨੂੰ ਲੋੜ ਅਨੁਸਾਰ ਇਹ ਸੁਵਿਧਾ ਦਿੱਤੀ ਜਾ ਸਕਦੀ ਹੈ।

2. ਹੁਣ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਪਸਸਬ ਵੱਲੋਂ ਲਈਆਂ ਜਾਂਦੀਆਂ ਬੋਰਡ ਪ੍ਰੀਖਿਆਵਾਂ ਲਈ ਲਿਖਾਰੀ ਦੀ ਸੁਵਿਧਾ ਲੈਣ ਦੀ ਪ੍ਰਵਾਨਗੀ ਦੇਣ ਦਾ ਅਖਤਿਆਰ ਪਸਸਬ ਦੇ ਮੁੱਖ ਦਫਤਰ ਕੋਲ ਨਹੀਂ ਬਲਕਿ ਸੈਂਟਰ ਸੁਪਰਡੰਟ ਕੋਲ ਹੋਵੇਗਾ। ਸਬੰਧਤ ਸਕੂਲ ਦੇ ਪ੍ਰਿੰਸੀਪਲ ਵੱਲੋਂ Scribe ਦੀ ਸੁਵਿਧਾ ਦੇਣ ਸਬੰਧੀ ਕੇਸ ਸਾਰੇ ਦਸਤਾਵੇਜ਼ਾਂ ਸਮੇਤ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਸੈਂਟਰ ਸੁਪਰਡੰਟ ਨੂੰ ਮੰਨਜ਼ੂਰੀ ਲਈ ਭੇਜਿਆ ਜਾਵੇਗਾ। ਸੈਂਟਰ ਸੁਪਰਡੰਟ ਕੋਲ Scribe ਦੀ ਮੰਨਜ਼ੂਰੀ ਦੇਣ ਦਾ ਅਧਿਕਾਰ ਹੋਵੇਗਾ।

3. ਸਾਰੇ ਪ੍ਰੀਖਿਆਰਥੀਆਂ ਨੂੰ ਬੋਰਡ ਦੀਆਂ ਹਦਾਇਤਾਂ ਅਨੁਸਾਰ ਢੁੱਕਵਾਂ Scribe ਪ੍ਰੀਖਿਆ ਤੋਂ ਇੱਕ ਹਫਤਾ ਪਹਿਲਾਂ ਮੁਹਈਆ ਕਰਾਉਣ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁੱਖੀ ਦੀ ਹੋਵੇਗੀ ਤਾਂ ਜੋ Scribe ਅਤੇ ਪ੍ਰੀਖਿਆਰਥੀ ਵਿੱਚ ਉਚਿਤ ਤਾਲ-ਮੇਲ ਬਣ ਸਕੇ। ਪ੍ਰੀਖਿਆਰਥੀਆਂ ਨੂੰ ਉਹਨਾਂ ਦੀ ਲੋੜ ਅਨੁਸਾਰ Scribe ਨਾ ਮਿਲਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

4. ਇਸ ਸਾਲ ਬੋਰਡ ਦੀ 12ਵੀਂ ਦੀਆਂ ਪ੍ਰੀਖਿਆਵਾਂ ਮਿਤੀ 28.02.2018 ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਲਈ ਲੋੜਵੰਦ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਲਿਖਾਰੀ ਮੁਹਈਆ ਕਰਾਉਣ ਉੱਤੇ ਸਬੰਧਤ ਸੈਂਟਰ ਕੰਟਰੋਲਰਾਂ ਵੱਲੋਂ ਕਾਰਵਾਈ ਤੁਰੰਤ ਆਰੰਭੀ ਜਾਵੇ।

5. Scribe ਦੀ ਸੁਵਿਧਾ ਦੇਣ ਸਮੇਂ ਕੇਂਦਰ ਕੰਟਰੋਲਰ ਵੱਲੋਂ ਧਿਆਨ ਰੱਖਣ ਯੋਗ ਨਿਯਮਾਂ/ ਹਦਾਇਤਾਂ ਦੀ ਕਾਪੀ ਅਨੁਲੱਗ 'ਓ' ਵਜੋਂ ਨਾਲ ਨੱਥੀ ਹੈ। RPWD Act 2016 ਅਨੁਸਾਰ ਵਿਲੱਖਣ ਸਮਰੱਥਾਵਾਂ ਦੀਆਂ 21 ਕਿਸਮਾਂ ਸਬੰਧੀ ਸੰਖੇਪ ਜਾਣਕਾਰੀ ਅਨੁਲੱਗ 'ਅ' ਵਜੋਂ ਨਾਲ ਨੱਥੀ ਹੈ।

ਰੱਖਣ...

6. ਬੇਰਡ ਵੱਲੋਂ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਤੋਂ Scribe ਲਈ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਉਹਨਾਂ ਨੂੰ ਇਹ ਸੁਵਿਧਾ ਬੇਰਡ ਵੱਲੋਂ ਮੁਫਤ ਦਿੱਤੀ ਜਾਵੇਗੀ। Scribe ਨੂੰ ਪਸਸਬ ਵੱਲੋਂ prescribed ਫੀਸ ਖੁਦ ਆਪਣੇ ਫੰਡਾਂ ਵਿੱਚੋਂ ਦਿੱਤੀ ਜਾਵੇਗੀ।

ਉਕਤ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।



ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ
ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ
ਪੰਜਾਬ।

ਪਿੱਠ ਅੰਕਣ ਨੰ : ਆਈ.ਈ.ਡੀ.ਐਸ.ਐਸ./ਰਮਸਾ/2018/

ਮਿਤੀ :

ਉਪਰੋਕਤ ਦਾ ਉਤਾਰਾ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਨੂੰ ਇਸ ਹਦਾਇਤ ਨਾਲ ਭੇਜਿਆ ਜਾਂਦਾ ਹੈ ਕਿ ਆਪਣੇ ਜ਼ਿਲ੍ਹੇ ਦੇ ਸਮੂਹ ਲੋੜਵੰਦ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਉਹਨਾਂ ਦੀ ਲੋੜ ਮੁਤਾਬਕ ਢੁੱਕਵਾਂ scribe ਸਮੇਂ ਤੇ ਅਤੇ ਸਾਰੇ ਪੇਪਰਾਂ ਲਈ ਮੁਹੱਈਆ ਕਰਾਉਣਾ ਯਕੀਨੀ ਬਣਾਇਆ ਜਾਵੇ। ਬੇਰਡ ਵੱਲੋਂ ਪ੍ਰਾਪਤ ਲੋੜਵੰਦ ਪ੍ਰੀਖਿਆਰਥੀਆਂ ਦੀ ਸੂਚੀ ਨਾਲ ਨੱਥੀ ਕਰਕੇ ਭੇਜੀ ਜਾਂਦੀ ਹੈ।

- ਸ਼ਹੀ -

ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ
ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ
ਪੰਜਾਬ।

ਨੱਥੀ :- Scribe ਦੀ ਸੁਵਿਧਾ ਦੇਣ ਸਬੰਧੀ ਹਦਾਇਤਾਂ (ਅਨੁਲੱਗ 'ੳ' ਅਤੇ 'ਅ')।

ਅਨੁਲੱਗ 'ੳ'

ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਨੂੰ ਪਸਸ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ Scribe (ਲਿਖਾਰੀ) ਦੀ ਸੁਵਿਧਾ ਦੇਣ ਸਬੰਧੀ ਕੁਝ ਹਦਾਇਤਾਂ

ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਲਿਖਾਰੀ (scribe) ਦੀ ਸੁਵਿਧਾ ਦੇਣ ਸਮੇਂ ਹੇਠ ਦਿੱਤੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ:-

- ਲਿਖਾਰੀ (scribe) ਦੀ ਸੁਵਿਧਾ ਕੇਵਲ ਨੇਤਰਹੀਣ ਵਿਦਿਆਰਥੀਆਂ ਨੂੰ ਹੀ ਨਹੀਂ ਬਲਕਿ ਹਰ ਉਸ ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀ ਨੂੰ ਦਿੱਤੀ ਜਾ ਸਕਦੀ ਹੈ ਜਿਸ ਨੂੰ ਇਸ ਦੀ ਲੋੜ ਹੈ ਅਤੇ ਜੋ ਬੋਰਡ ਦੇ ਨਿਯਮਾਂ ਮੁਤਾਬਕ ਇਹ ਸੁਵਿਧਾ ਪ੍ਰਾਪਤ ਕਰਨ ਲਈ eligible ਹੈ। RPWD Act 2016 ਅਨੁਸਾਰ 21 recognized ਵਿਕਲਾਂਗਤਾਵਾਂ ਦੀ ਸੂਚੀ ਨਾਲ ਨੱਥੀ ਹੈ।
 - ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਤੋਂ ਇਲਾਵਾ ਬਾਕੀ ਪ੍ਰੀਖਿਆਵਾਂ (ਪਹਿਲੀ ਤੋਂ 9ਵੀਂ ਅਤੇ 11ਵੀਂ) ਲਈ ਵੀ scribe ਦੀ ਚੋਣ ਸਮੇਂ ਇਹਨਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
1. ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਂਦੀਆਂ ਬੋਰਡ ਪ੍ਰੀਖਿਆਵਾਂ ਲਈ Scribe (Writer) ਦੀ ਸੁਵਿਧਾ ਲੈਣ ਦੀ ਪ੍ਰਵਾਨਗੀ ਦੇਣ ਦਾ ਅਖਤਿਆਰ ਹੁਣ ਪਸਸਬ ਦੇ ਮੁੱਖ ਦਫਤਰ ਦੀ ਥਾਂ ਤੇ ਸੈਂਟਰ ਸੁਪਰਡੈਂਟ ਕੋਲ ਹੋਵੇਗਾ। ਸਬੰਧਤ ਸਕੂਲ ਦੇ ਪ੍ਰਿੰਸੀਪਲ ਵੱਲੋਂ Scribe ਦੀ ਸੁਵਿਧਾ ਦੇਣ ਸਬੰਧੀ ਕੇਸ ਸਾਰੇ ਦਸਤਾਵੇਜ਼ਾਂ ਸਮੇਤ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਸੈਂਟਰ ਸੁਪਰਡੈਂਟ ਨੂੰ ਮੰਨਜ਼ੂਰੀ ਲਈ ਭੇਜਿਆ ਜਾਵੇਗਾ। ਸੈਂਟਰ ਸੁਪਰਡੈਂਟ ਕੋਲ Scribe ਦੀ ਮੰਨਜ਼ੂਰੀ ਦੇਣ ਦਾ ਅਧਿਕਾਰ ਹੋਵੇਗਾ।
 2. ਪਰੀਖਿਆਰਥੀ ਨੂੰ ਬੋਰਡ ਵੱਲੋਂ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਆਪਣੀ ਮਰਜ਼ੀ ਦੇ ਲਿਖਾਰੀ ਦੀ ਚੋਣ ਕਰ ਸਕੇ। ਜੇਕਰ ਉਹ ਲਿਖਾਰੀ ਬੋਰਡ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਤਾਂ ਉਸ ਦੀ ਪ੍ਰਵਾਨਗੀ ਵੀ ਸਕੂਲ ਮੁੱਖੀ ਵੱਲੋਂ ਭੇਜੀ ਗਈ ਪ੍ਰੋਜ਼ਲ ਦੇ ਅਧਾਰ ਤੇ ਸੈਂਟਰ ਸੁਪਰਡੈਂਟ ਵੱਲੋਂ ਦਿੱਤੀ ਜਾਵੇਗੀ।
 3. ਪ੍ਰੀਖਿਆਰਥੀ ਆਪਣੀ Scribe (ਲਿਖਾਰੀ) ਲੈਣ ਸਬੰਧੀ ਬੇਨਤੀ ਅਤੇ Scribe ਲੱਗਣ ਲਈ ਰਜ਼ਾਮੰਦ ਵਿਦਿਆਰਥੀ ਦੇ particulars (ਜੋ ਲਿਖਾਰੀ ਪ੍ਰੀਖਿਆਰਥੀ ਨੇ ਖੁਦ ਦੇਣਾ ਹੈ) ਸਬੰਧਤ ਸਕੂਲ ਮੁੱਖੀ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਇੱਕ ਹਫਤਾ ਪਹਿਲਾਂ ਦੇ ਦੇਵੇ ਅਤੇ ਉਸੇ ਦਿਨ, ਭਾਵ ਪ੍ਰੀਖਿਆ ਤੋਂ ਇੱਕ ਹਫਤਾ ਪਹਿਲਾਂ ਹੀ ਸੈਂਟਰ ਕੰਟਰੋਲਰ ਵੱਲੋਂ particulars ਚੈਕ ਕਰਕੇ ਲਿਖਾਰੀ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ।
 4. ਲਿਖਾਰੀ ਸਬੰਧਤ ਪਰੀਖਿਆਰਥੀ ਤੋਂ ਇੱਕ ਜਮਾਤ ਘੱਟ ਪਾਸ ਹੋਵੇਗਾ। ਭਾਵ ਦਸਵੀਂ ਦੀ ਪ੍ਰੀਖਿਆ ਲਈ ਨੌਵੀਂ ਵਿੱਚ ਪੜ੍ਹੇ ਰਿਹਾ ਵਿਦਿਆਰਥੀ ਅਤੇ 12ਵੀਂ ਦੀ ਪ੍ਰੀਖਿਆ ਲਈ 11ਵੀਂ ਵਿੱਚ ਪੜ੍ਹੇ ਰਿਹਾ ਵਿਦਿਆਰਥੀ ਹੀ ਲਿਖਾਰੀ ਨਿਯੁਕਤ ਕੀਤਾ ਜਾਵੇਗਾ।

5. ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਤੋਂ Scribe ਲਈ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਉਹਨਾਂ ਨੂੰ ਇਹ ਸੁਵਿਧਾ ਬੋਰਡ ਵੱਲੋਂ ਮੁਫਤ ਦਿੱਤੀ ਜਾਵੇਗੀ। Scribe ਨੂੰ ਪਸਸਬ ਵੱਲੋਂ prescribed ਫੀਸ ਖੁਦ ਆਪਣੇ ਫੰਡਾਂ ਵਿੱਚੋਂ ਦਿੱਤੀ ਜਾਵੇਗੀ।
6. ਸਕੂਲ ਮੁੱਖੀ ਵੱਲੋਂ ਜੋ ਵੀ ਲਿਖਾਰੀ ਨਿਯੁਕਤ ਕੀਤਾ ਜਾਵੇ ਉਸ ਸਬੰਧੀ ਇਹ ਦੇਖ ਲਿਆ ਜਾਵੇ ਕਿ ਉਹ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ (ਜੋ ਵੀ ਵਿਸ਼ੇ ਅਤੇ ਮੀਡਿਅਮ ਲਾਗੂ ਹੋਣ) ਸਹੀ ਢੰਗ ਨਾਲ ਲਿਖ ਸਕਦਾ ਹੋਵੇ ਅਤੇ ਉਸਦੀ ਲਿਖਾਈ ਅੱਛੀ ਹੋਵੇ। ਇਸ ਲਈ ਜ਼ਰੂਰੀ ਹੈ ਕਿ ਲਿਖਾਰੀ ਨਿਯੁਕਤ ਕਰਨ ਤੋਂ ਪਹਿਲਾਂ ਉਸ ਤੋਂ ਇਹਨਾਂ ਵਿਸ਼ਿਆਂ/ ਭਾਸ਼ਾਵਾਂ ਦੀ ਡਿਕਟੇਸ਼ਨ ਦੇ ਕੇ ਇੱਕ ਛੋਟਾ ਜਿਹਾ ਟੈਸਟ ਲੈ ਲਿਆ ਜਾਵੇ। ਸੁਣ ਕੇ ਸਹੀ ਸ਼ਬਦ ਲਿਖਣ ਵਾਲੇ ਵਿਦਿਆਰਥੀ ਦੀ ਹੀ scribe ਵਜੋਂ ਚੋਣ ਕੀਤੀ ਜਾਵੇ। ਇਸ ਦੇ ਨਾਲ ਹੀ ਇਹ ਵੀ ਵੇਖ ਲਿਆ ਜਾਵੇ ਕਿ ਲਿਖਾਰੀ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਚਿੱਤਰ, ਨਕਸ਼ੇ, ਆਦਿ ਪਰੀਖਿਆਰਥੀ ਦੇ ਦੱਸੇ ਅਨੁਸਾਰ ਬਣਾ ਸਕਦਾ ਹੋਵੇ ਤਾਂ ਜੋ ਪਰੀਖਿਆਰਥੀ ਨਾਲ ਧੱਕਾ ਨਾ ਹੋਵੇ।
7. ਇਹ ਵੀ ਦੇਖ ਲਿਆ ਜਾਵੇ ਕਿ ਲਿਖਾਰੀ ਦਾ mental level ਅਤੇ ਮਾਤਰ ਭਾਸ਼ਾ ਉਮੀਦਵਾਰ ਨਾਲ ਮੇਲ ਖਾਂਦੀ ਹੋਵੇ।
8. ਜਿਹੜਾ ਵੀ ਲਿਖਾਰੀ ਨਿਯੁਕਤ ਕੀਤਾ ਜਾਵੇ ਉਹ ਸਮੇਂ ਦਾ ਪਾਬੰਦ (punctual) ਹੋਵੇ ਅਤੇ ਚਾਰ ਘੰਟੇ ਤੱਕ ਪ੍ਰੀਖਿਆ ਵਿੱਚ ਬੈਠ ਸਕਦਾ ਹੋਵੇ।
9. ਲਿਖਾਰੀ ਨੂੰ ਪ੍ਰੀਖਿਆਰਥੀ ਦੁਆਰਾ ਲਏ ਗਏ ਵਿਸ਼ਿਆਂ ਦੀ ਡੇਟ ਸ਼ੀਟ ਇੱਕ ਹਫਤਾ ਪਹਿਲਾਂ ਹੀ ਦੇ ਦਿੱਤੀ ਜਾਵੇ ਤਾਂ ਜੋ ਉਸਨੂੰ ਪ੍ਰੀਖਿਆ ਦੀਆਂ ਮਿਤੀਆਂ ਅਤੇ ਸਮੇਂ ਦਾ ਪਹਿਲਾਂ ਤੋਂ ਹੀ ਗਿਆਨ ਹੋਵੇ।
10. ਉਮੀਦਵਾਰ ਨੂੰ ਸਾਰੇ ਪੇਪਰਾਂ ਲਈ ਇੱਕ ਹੀ ਲਿਖਾਰੀ ਦਿੱਤਾ ਜਾਵੇ। ਕੇਵਲ ਅਮਰਜੈਂਸੀ ਦੀ ਸੂਰਤ ਵਿੱਚ ਬਦਲਵਾਂ ਪ੍ਰਬੰਧ ਕੀਤਾ ਜਾਵੇ। ਹਰ ਪੇਪਰ ਲਈ ਲਿਖਾਰੀ ਦੇਣ ਦੀ ਜ਼ਿੰਮੇਵਾਰੀ ਸਕੂਲ ਮੁੱਖੀ ਅਤੇ ਸੈਂਟਰ ਸੁਪਰਡੈਂਟ ਦੀ ਹੋਵੇਗੀ।
11. ਇਸ ਲਈ ਸਕੂਲ ਮੁੱਖੀ ਵੱਲੋਂ ਲਿਖਾਰੀਆਂ ਦੀ ਤਿਆਰੀ ਪਹਿਲਾਂ ਤੋਂ ਹੀ ਕਰ ਲਈ ਜਾਵੇ। ਹਰ ਵਿਸ਼ੇਸ਼ ਪਰੀਖਿਆਰਥੀ ਲਈ ਦੋ ਲਿਖਾਰੀਆਂ ਦੀ ਚੋਣ ਕਰ ਲਈ ਜਾਵੇ ਤਾਂ ਜੋ ਐਮਰਜੈਂਸੀ ਵਿੱਚ ਲਿਖਾਰੀ ਲੱਭਣ ਵਿੱਚ ਕੋਈ ਔਕੜ ਨਾ ਆਵੇ।
12. ਸਕੂਲ ਮੁੱਖੀ ਵੱਲੋਂ ਲਿਖਾਰੀ ਦੀ ਕਾਊਂਸਲਿੰਗ ਪਹਿਲਾਂ ਤੋਂ ਹੀ ਕੀਤੀ ਜਾਵੇ ਕਿ ਉਹ ਇਹ ਕੰਮ ਇਨਸਾਨੀਅਤ ਦੇ ਨਾਤੇ ਕਰ ਰਿਹਾ ਹੈ ਨਾ ਕਿ ਉਮੀਦਵਾਰ ਉੱਤੇ ਕੋਈ ਅਹਿਸਾਨ ਕਰ ਰਿਹਾ ਹੈ। ਭਾਵੇਂ ਇਹ ਇੱਕ ਸਮਾਜ ਭਲਾਈ ਦਾ ਕੰਮ ਹੈ ਫੇਰ ਵੀ ਬੋਰਡ ਵੱਲੋਂ ਉਸਨੂੰ ਇਸ ਕੰਮ ਲਈ ਨਿਰਧਾਰਤ ਭੱਤਾ ਵੀ ਦਿੱਤਾ ਜਾਣਾ ਹੈ।
13. ਲਿਖਾਰੀ ਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਉਸਨੇ ਉਹੀ ਲਿਖਣਾ ਹੈ ਜੋ ਉਮੀਦਵਾਰ ਬੋਲੇ ਤੇ ਉਹ ਉਮੀਦਵਾਰ ਦੇ ਬੋਲਣ ਉੱਤੇ ਆਪਣਾ ਧਿਆਨ ਕੇਂਦਰਿਤ ਰੱਖੇ। ਆਪਣੀ ਮਰਜ਼ੀ ਨਾਲ ਕੁੱਝ ਨਾ ਲਿਖੇ।

14. ਲਿਖਾਰੀ ਨੂੰ ਸੰਖੇਪ ਵਿੱਚ ਹਰ ਵਿਸ਼ੇ ਦੇ ਵਿਸ਼ੇਸ਼ ਪ੍ਰਸ਼ਨ ਪੱਤਰ (ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਲਈ) ਦੀ ਰੂਪਰੇਖਾ ਬਾਰੇ ਪਹਿਲਾਂ ਤੋਂ ਦੱਸ ਦਿੱਤਾ ਜਾਵੇ।
15. ਲਿਖਾਰੀ ਨੂੰ ਉੱਤਰ-ਪੱਤਰੀ ਦੇ ਸੰਬੰਧਤ ਸਾਰੇ ਖਾਨੇ ਭਰਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਇਸ ਕੰਮ ਲਈ ਉਹ ਨਿਗਰਾਨ ਦੀ ਮਦਦ ਲੈ ਸਕਦਾ ਹੈ।
16. ਲਿਖਾਰੀ ਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਨੂੰ ਆਮ ਪਰੀਖਿਆਰਥੀ ਨਾਲੋਂ ਪਰੀਖਿਆ ਲਈ ਵੱਧ ਸਮਾਂ ਮਿਲਦਾ ਹੈ ਅਤੇ ਲਿਖਾਰੀ ਨੂੰ ਵੀ ਵੱਧ ਸਮਾਂ ਪਰੀਖਿਆ ਵਿੱਚ ਬੈਠਣਾ ਪਵੇਗਾ। ਲਿਖਾਰੀ ਨੂੰ ਪਰੀਖਿਆ ਦੇ ਕੇ ਜਲਦੀ ਜਲਦੀ ਭੱਜਣ ਦੀ ਕਾਹਲੀ ਨਾ ਹੋਵੇ। ਤਿੰਨ ਘੰਟੇ ਦੀ ਪਰੀਖਿਆ ਲਈ ਇੱਕ ਘੰਟਾ ਵੱਧ ਮਿਲੇਗਾ, ਦੋ ਘੰਟੇ ਦੀ ਪਰੀਖਿਆ ਲਈ 40 ਮਿੰਟ ਅਤੇ ਇੱਕ ਘੰਟੇ ਦੀ ਪਰੀਖਿਆ ਲਈ 20 ਮਿੰਟ ਵੱਧ ਮਿਲਣਗੇ।
17. ਲਿਖਾਰੀ ਨੂੰ ਪਰੀਖਿਆ ਦੇਣ ਲਈ I-Card ਵੀ ਜਾਰੀ ਕੀਤਾ ਜਾਵੇ।
18. ਲਿਖਾਰੀ ਪਰੀਖਿਆ ਦੇ ਸਾਰੇ ਦਿਨਾਂ ਦੌਰਾਨ physically fit ਹੋਵੇ।
19. ਪਰੀਖਿਆ ਤੋਂ ਪਹਿਲਾਂ ਲਿਖਾਰੀ ਨੂੰ ਲੋੜੀਂਦੀ stationary ਮੁਹੱਈਆ ਕਰਵਾ ਦਿੱਤੀ ਜਾਵੇ, ਜਿਵੇਂ ਗਣਿਤ ਦੇ ਪੇਪਰ ਲਈ ਜਮੈਟਰੀ ਬਾਕਸ, ਆਦਿ।
20. ਲਿਖਾਰੀ ਨੂੰ ਪਰੀਖਿਆ ਭਵਨ ਦੇ ਨਿਯਮ ਪਹਿਲਾਂ ਤੋਂ ਹੀ ਦੱਸ ਦਿੱਤੇ ਜਾਣ, ਜਿਵੇਂ ਕਿ ਪਰੀਖਿਆ ਦੌਰਾਨ ਲਿਖਾਰੀ ਪੂਰੇ ਅਨੁਸ਼ਾਸਨ ਵਿੱਚ ਬੈਠੇਗਾ, ਮੋਬਾਇਲ ਫੋਨ ਦਾ ਪ੍ਰਯੋਗ ਨਹੀਂ ਕਰੇਗਾ ਅਤੇ ਨਕਲ ਰਹਿਤ ਪਰੀਖਿਆ ਵਿੱਚ ਯੋਗਦਾਨ ਦੇਵੇਗਾ।
21. ਕੇਂਦਰ ਸੁਪਰਡੈਂਟ/ ਪ੍ਰਿੰਸੀਪਲ ਵੱਲੋਂ ਲਿਖਾਰੀ ਨਿਯੁਕਤ ਕਰਦੇ ਸਮੇਂ ਲਿਖਾਰੀ ਤੋਂ ਨਿਮਨਲਿਖਤ ਸਵੈ-ਘੋਸ਼ਣਾ ਲੈ ਲਈ ਜਾਵੇ:-

ਮੈਂ _____ (ਲਿਖਾਰੀ ਦਾ ਨਾਮ ਤੇ ਪਤਾ) ਬਿਆਨ ਕਰਦਾ ਹਾਂ ਕਿ ਮੈਂ _____ (ਉਮੀਦਵਾਰ ਦਾ ਨਾਮ) _____ (ਰੋਲ ਨੰਬਰ) ਦਾ ਲਿਖਾਰੀ ਹਾਂ ਅਤੇ ਮੈਂ ਪਰੀਖਿਆ ਕੇਂਦਰ ਵਿੱਚ ਅਨੁਸ਼ਾਸਨ ਬਣਾ ਕੇ ਰੱਖਾਂਗਾ ਅਤੇ ਨਕਲ ਰਹਿਤ ਪਰੀਖਿਆ ਵਿੱਚ ਆਪਣਾ ਯੋਗਦਾਨ ਪਾਵਾਂਗਾ।

ਲਿਖਾਰੀ ਦੇ ਹਸਤਾਖਰ

22. ਕੇਂਦਰ ਸੁਪਰਡੈਂਟ ਵੱਲੋਂ ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਲਈ ਇੱਕ ਵੱਖਰਾ ਕਮਰਾ ਪਰੀਖਿਆ ਲਈ ਦਿੱਤਾ ਜਾਵੇ ਅਤੇ ਉਸ ਲਈ ਇੱਕ ਨਿਗਰਾਨ ਵੱਖਰੇ ਤੌਰ 'ਤੇ ਲਗਾਇਆ ਜਾਵੇ ਜੋ ਖੇਤਰੀ ਨੇਤਰਹੀਣ ਸਕੂਲ ਤੋਂ ਹੋਵੇ ਜਾਂ Visual Impairment ਦੇ ਖੇਤਰ ਵਿੱਚ ਵਿਸ਼ੇਸ਼ ਅਧਿਆਪਕ ਵਜੋਂ ਕੰਮ ਕਰ ਚੁੱਕਾ ਹੋਵੇ ਜਾਂ ਕਰ ਰਿਹਾ ਹੋਵੇ।

ਅਨੁਲੰਗ 'ਅ'

ਲੜੀ ਨੰ.	ਅਪੰਗਤਾ ਦੀ ਕਿਸਮ	ਪੰਜਾਬੀ ਅਨੁਵਾਦ	ਪਹਿਚਾਣ ਅਤੇ ਲੱਛਣ
1	Blindness	ਨੇਤਰਹੀਣਤਾ	ਦੇਖਣ ਵਿੱਚ ਕਠਿਨਾਈ ਜਾਂ ਪੂਰਨ ਦ੍ਰਿਸ਼ਟੀਹੀਣਤਾ
2	Low Vision	ਘੱਟ ਨਜ਼ਰ	ਘੱਟ ਦਿਖਣਾ ਜਾਂ 60 ਸਾਲ ਦੀ ਉਮਰ ਤੋਂ ਘੱਟ ਦੀ ਸਥਿਤੀ ਵਿੱਚ ਰੰਗਾਂ ਦੀ ਪਹਿਚਾਣ ਨਾ ਕਰ ਪਾਉਣਾ
3	Leprosy Cured persons	ਕੋਹੜੂ ਗ੍ਰਸਤ ਵਿਅਕਤੀ	ਹੱਥਾਂ ਪੈਰਾਂ ਸਬੰਧੀ ਦੇਸ਼, ਸ਼ਰੀਰ ਤੇ ਰੰਗਹੀਣ ਪੱਥੇ, ਹੱਥਾਂ ਪੈਰਾਂ ਦਾ ਟੇਢਾ ਹੋ ਜਾਣਾ, ਹੱਥਾਂ ਜਾਂ ਪੈਰਾਂ ਦਾ ਸੁੰਨ ਹੋ ਜਾਣਾ।
4	Hearing Impairment (deaf and hard of hearing)	ਸੁਣਨ-ਬੋਲਣ ਵਿੱਚ ਅਸਮਰੱਥ ਜਾਂ ਉੱਚਾ/ ਘੱਟ ਸੁਣਨਾ	ਬਹੁਰਾਪਣ, ਉੱਚਾ ਸੁਣਨਾ ਜਾਂ ਘੱਟ ਸੁਣਨਾ
5	Locomotor Disability	ਚੱਲਣ ਫਿਰਨ ਵਿੱਚ ਅਸਮਰੱਥ ਵਿਅਕਤੀ (ਜਿਵੇਂ ਕਿ ਪੇਲੀਉ)	ਹੱਥਾਂ ਜਾਂ ਪੈਰਾਂ ਦੇਹਾਂ ਵਿੱਚ ਮੁਸਕਿਲ; ਲਕਵਾ; ਹੱਥਾਂ ਜਾਂ ਪੈਰਾਂ ਦਾ ਕੱਟੇ ਹੋਣਾ; ਪੇਲੀਉ
6	Dwarfism	ਬੋਨਾਪਣ	4 ਫੁੱਟ 10 ਇੰਚ ਜਾਂ 147 ਸੈ.ਮੀ. ਤੋਂ ਘੱਟ ਕੱਦ ਵਾਲੇ ਵਿਅਕਤੀ
7	Intellectual Disability	ਮਾਨਸਿਕ ਮੰਦਤਾ (ਮੰਦਬੁੱਧੀ)	ਸਮਝਣ, ਬੋਲਣ ਅਤੇ ਆਪਣੇ ਭਾਵ ਵਿਅਕਤ ਕਰਨ ਵਿੱਚ ਕਠਿਨਾਈ ਹੋਣਾ, IQ ਲੈਵਲ 70 ਤੋਂ ਘੱਟ।
8	Mental Illness	ਮਾਨਸਿਕ ਤੌਰ ਤੇ ਬੀਮਾਰ	ਇਹ 18 ਸਾਲ ਤੋਂ ਬਾਅਦ ਦੀ ਮਾਨਸਿਕ ਪ੍ਰਸ਼ਾਨੀ ਕਾਰਣ ਹੁੰਦਾ ਹੈ ਅਤੇ ਇਹ ਇਲਾਜਯੋਗ ਹੈ।
9	Autism Spectrum Disorder (ASD)	ਮਸਤ-ਮਲੰਗ, ਆਤਮ ਲੀਨਤਾ	ਕਿਸੇ ਵੀ ਕੰਮ ਵਿੱਚ ਧਿਆਨ ਕੇਂਦਰਿਤ ਕਰਨ ਵਿੱਚ ਮੁਸਕਿਲ, ਅੱਖਾਂ ਮਿਲਾ ਕੇ ਗੱਲ ਨਾ ਕਰ ਪਾਉਣਾ, ਗੁੰਮਸੁਮ ਰਹਿਣਾ।
10	Cerebral Palsy	ਦਿਮਾਗੀ ਲਕਵਾ	ਪੈਰਾਂ ਵਿੱਚ ਜਕੜਣ, ਚੱਲਣ ਵਿੱਚ ਕਠਿਨਾਈ, ਹੱਥਾਂ ਤੋਂ ਕੰਮ ਕਰਨ ਦੀ ਕਠਿਨਾਈ

11	Muscular Dystrophy	ਮਾਸਪੇਸ਼ੀਆਂ ਸਬੰਧੀ ਵਿਕਾਰ	ਮਾਸਪੇਸ਼ੀਆਂ ਦੀ ਕਮਜ਼ੋਰੀ।
12	Chronic Neurological Conditions	ਗੰਭੀਰ ਤੰਤੂ ਵਿਗਿਆਨਿਕ ਸਥਿਤੀ	ਕਮਜ਼ੋਰ ਮਾਸਪੇਸ਼ੀਆਂ, ਦੌਰੇ ਪੈਣਾ, ਧਿਆਨ ਲਗਾਉਣ ਵਿੱਚ ਘਾਟ, ਆਦਿ।
13	Specific Learning Disability	ਸਿੱਖਣ ਸਬੰਧੀ ਅਪੰਗਤਾ	ਬੋਲਣ, ਲਿਖਣ, ਸਮਝਣ, ਜੋੜ, ਘਟਾਉ, ਗੁਣਾ, ਭਾਗ, ਆਕਾਰ, ਭਾਰ, ਦੂਰੀ ਆਦਿ ਸਮਝਣ ਵਿੱਚ ਕਠਿਨਾਈ।
14	Multiple Sclerosis	Chronic Progressive Multiple Disorder (ਚਿਰਕਾਲੀਨ ਦਿਮਾਗੀ ਵਿਕਾਰ)	ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਤਾਲਮੇਲ ਦੀ ਪ੍ਰੇਸ਼ਾਨੀ।
15	Speech and language disability	ਬੋਲਣ ਸਬੰਧੀ ਵਿਕਾਰ	ਬੋਲਣ ਸਬੰਧੀ ਕਠਿਨਾਈ, ਆਮ ਬੋਲੀ ਤੋਂ ਅਲੱਗ ਬੋਲਣਾ ਜਿਸ ਨੂੰ ਸਮਝਿਆ ਨਾ ਜਾ ਸਕੇ।
16	Thalassemia	ਖੂਨ ਸਬੰਧੀ ਰੋਗ	ਖੂਨ ਦਾ ਘੱਟ ਹੋਣਾ, ਖੂਨ ਵਿੱਚ ਹੀਮੋਗਲੋਬਿਨ ਸਬੰਧੀ ਦੇਸ਼, ਨਵਾਂ ਖੂਨ ਨਾ ਬਣ ਪਾਉਣਾ, ਵਾਰ ਵਾਰ ਖੂਨ ਚੜਾਉਣਾ।
17	Hemophilia	ਖੂਨ ਸਬੰਧੀ ਰੋਗ	ਸੱਟ ਲੱਗਣ ਤੇ ਬਹੁਤ ਜ਼ਿਆਦਾ ਖੂਨ ਦਾ ਵਗਣਾ ਬੰਦ ਨਾ ਹੋਣਾ।
18	Sickle Cell Disease	ਖੂਨ ਸਬੰਧੀ ਰੋਗ / ਕਮਜ਼ੋਰੀ	ਖੂਨ ਦੀ ਬਹੁਤ ਜ਼ਿਆਦਾ ਕਮੀ, ਖੂਨ ਦੀ ਕਮੀ ਕਾਰਣ ਸ਼ਰੀਰ ਦੇ ਕਿਸੇ ਅੰਗ ਦਾ ਖਰਾਬ ਹੋਣਾ।
19	Multiple Disabilities including deaf-blindness	ਬਹੁ- ਵਿਕਲਾਂਗਤਾ (ਡੈਫ-ਬਲਾਈਂਡ ਸਮੇਤ)	ਦੋ ਜਾਂ ਦੋ ਤੋਂ ਵੱਧ ਵਿਕਲਾਂਗਤਾ ਦਾ ਹੋਣਾ, ਜਿਵੇਂ ਦੇਖਣ ਅਤੇ ਸੁਣਨ-ਬੋਲਣ ਤੋਂ ਅਸਮਰੱਥਾ।
20	Acid Attack victim	ਤੇਜ਼ਾਬ ਦੇ ਹਮਲੇ ਤੋਂ ਪੀੜਤ	ਸ਼ਰੀਰ ਦੇ ਅੰਗ, ਹੱਥ, ਪੈਰ, ਅੱਖ ਆਦਿ ਤੇਜ਼ਾਬ ਦੇ ਹਮਲੇ ਕਾਰਣ ਪ੍ਰਭਾਵਿਤ ਹੋਣੇ।
21	Parkinson's Disease	ਦਿਮਾਗੀ ਵਿਕਾਰ	ਹੱਥ, ਪੈਰ, ਮਾਸਪੇਸ਼ੀਆਂ ਵਿੱਚ ਜਕੜਣ; ਨਾੜੀ ਪ੍ਰਣਾਲੀ ਸਬੰਧੀ ਮੁਸ਼ਕਿਲ।